

Canada Emergency Response Benefit

ਵਾਧੂ 8 ਹਫ਼ਤੇ ਉਪਲਬਧ ਹਨ - CERB ਉਹਨਾਂ ਕਾਮਿਆਂ ਲਈ 16 ਹਫ਼ਤਿਆਂ ਤੋਂ ਲੈਕੇ 24 ਹਫ਼ਤਿਆਂ ਤੱਕ ਵਧਾਏ ਗਏ ਹਨ ਜਿਨ੍ਹਾਂ ਨੇ:

- COVID-19 ਦੇ ਕਾਰਨ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਾਂ
- ਜੋ ਰੁਜ਼ਗਾਰ ਬੀਮੇ (Employment Insurance) ਦੇ ਬਕਾਇਦਾ ਜਾਂ ਬਿਮਾਰੀ ਸੰਬੰਧੀ ਲਾਭਾਂ ਲਈ ਯੋਗ ਹਨ ਜਾਂ
- ਜਿਨ੍ਹਾਂ ਦੇ ਰੁਜ਼ਗਾਰ ਬੀਮੇ (Employment Insurance) ਦੇ ਨਿਯਮਿਤ ਲਾਭ ਮੁੱਕ ਗਏ ਹਨ ਜਾਂ ਜਿਨ੍ਹਾਂ ਦੇ ਰੁਜ਼ਗਾਰ ਬੀਮੇ (Employment Insurance) ਫ਼ਿਸ਼ਿੰਗ ਲਾਭ ਦਸੰਬਰ 29, 2019 ਅਤੇ ਅਕਤੂਬਰ 3, 2020 ਵਿਚਕਾਰ ਪੈਂਦੇ ਹਨ।

ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ (Canada Emergency Response Benefit - CERB) ਰੁਜ਼ਗਾਰ ਪ੍ਰਾਪਤ ਅਤੇ ਸਵੈ-ਰੁਜ਼ਗਾਰ ਵਾਲੇ ਉਹਨਾਂ ਕੈਨੇਡਾ ਦੇ ਵਾਸੀਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਦਾ ਹੈ ਜੋ ਸਿੱਧੇ ਤੌਰ 'ਤੇ COVID-19 ਤੋਂ ਪ੍ਰਭਾਵਤ ਹੁੰਦੇ ਹਨ।

ਜੇ ਤੁਸੀਂ ਯੋਗ ਹੋ, ਤਾਂ ਤੁਸੀਂ 4-ਹਫ਼ਤਿਆਂ ਦੀ ਮਿਆਦ ਲਈ \$2,000 ਪ੍ਰਾਪਤ ਕਰ ਸਕਦੇ ਹੋ (ਇੱਕ ਹਫ਼ਤੇ \$500 ਦੇ ਸਮਾਨ)।

Service Canada ਅਤੇ ਕੈਨੇਡਾ ਰੈਵਿਨਿਊ ਏਜੰਸੀ (CRA) ਸਾਂਝੇ ਤੌਰ 'ਤੇ ਇਹ ਲਾਭ ਪ੍ਰਦਾਨ ਕਰਦੇ ਹਨ। ਤੁਸੀਂ ਇਹਨਾਂ ਵਿੱਚੋਂ ਇੱਕ ਰਾਹੀਂ ਦਰਖਾਸਤ ਦੇ ਸਕਦੇ ਹੋ, ਪਰ ਦੋਹਾਂ ਰਾਹੀਂ ਨਹੀਂ। ਤੁਹਾਡੇ ਦੁਆਰਾ ਇਹ ਤੈਅ ਕਰਨ ਵਿੱਚ ਮਦਦ ਕਰਨ ਲਈ ਕਿ ਕੀ ਤੁਹਾਨੂੰ Service Canada ਜਾਂ CRA ਰਾਹੀਂ ਦਰਖਾਸਤ ਦੇਣੀ ਚਾਹੀਦੀ ਹੈ, [Canada Emergency Response Benefit](#) ਵੈੱਬ ਪੰਨੇ 'ਤੇ ਜਾਓ।

ਜੇ ਤੁਸੀਂ ਹਾਲ ਹੀ ਵਿੱਚ ਰੁਜ਼ਗਾਰ ਬੀਮਾ (EI) ਲਈ ਨਿਯਮਤ ਜਾਂ ਬਿਮਾਰੀ ਲਾਭ ਲਈ ਦਰਖਾਸਤ ਦਿੱਤੀ ਹੈ, ਤਾਂ ਦੁਬਾਰਾ ਦਰਖਾਸਤ ਨਾ ਦਿਓ। ਇਹ ਨਿਰਧਾਰਨ ਕਰਨ ਲਈ ਤੁਹਾਡੀ ਅਰਜ਼ੀ ਦਾ ਮੁਲਾਂਕਣ ਕੀਤਾ ਜਾਵੇਗਾ ਕਿ ਤੁਸੀਂ CERB ਲਈ ਯੋਗ ਹੋ ਜਾਂ ਨਹੀਂ।

15 ਮਾਰਚ, 2020 ਜਾਂ ਇਸਦੇ ਬਾਅਦ ਸ਼ੁਰੂ ਹੋਣ ਵਾਲੇ EI ਦਾਅਵਿਆਂ ਲਈ ਡਾਕਟਰੀ ਸਰਟੀਫਿਕੇਟ ਦੀ ਹੁਣ ਲੋੜ ਨਹੀਂ ਹੈ।

ਜੇ ਤੁਸੀਂ Service Canada ਰਾਹੀਂ CERB ਲਈ ਦਰਖਾਸਤ ਦਿੰਦੇ ਹੋ, ਤਾਂ ਤੁਸੀਂ \$2000 ਦਾ ਸ਼ੁਰੂਆਤੀ ਭੁਗਤਾਨ ਪ੍ਰਾਪਤ ਕਰੋਗੇ। ਇਸਦੇ ਬਾਅਦ ਤੁਹਾਡੇ ਦੁਆਰਾ ਪੇਸ਼ ਕੀਤੀਆਂ ਦੋ ਹਫ਼ਤਾਵਾਰ ਰਿਪੋਰਟਾਂ ਦੇ ਅਧਾਰ 'ਤੇ ਤੁਹਾਨੂੰ ਹਰ ਦੋ ਹਫ਼ਤਿਆਂ ਵਿੱਚ \$1000 ਦਾ ਭੁਗਤਾਨ ਕੀਤਾ ਜਾਵੇਗਾ। ਜੇ ਤੁਸੀਂ ਹਰ ਚਾਰ ਹਫ਼ਤਿਆਂ ਵਿੱਚ ਹੀ ਰਿਪੋਰਟ ਕਰਨ ਦੀ ਚੋਣ ਕਰਦੇ ਹੋ, ਤਾਂ ਤੁਹਾਡੇ ਦੁਆਰਾ ਪੇਸ਼ ਕੀਤੀਆਂ ਰਿਪੋਰਟਾਂ ਦੇ ਅਧਾਰ 'ਤੇ ਤੁਹਾਨੂੰ \$2000 ਦਾ ਭੁਗਤਾਨ ਕੀਤਾ ਜਾਵੇਗਾ। ਤੁਹਾਡੇ ਦਾਅਵੇ ਦੇ ਪਹਿਲੇ ਹਫ਼ਤੇ ਵਿੱਚ ਭੁਗਤਾਨ ਕੀਤਾ ਜਾਵੇਗਾ।

ਕੰਮ ਬੰਦ ਕਰਨ ਦੇ ਬਾਅਦ ਜਲਦ ਤੋਂ ਜਲਦ ਦਰਖਾਸਤ ਦਿਓ। ਆਪਣੇ ਰੁਜ਼ਗਾਰ ਦੇ ਰਿਕਾਰਡ ਲਈ ਉਡੀਕ ਨਾ ਕਰੋ।

ਜੇ ਤੁਹਾਡਾ 15 ਮਾਰਚ, 2020 ਜਾਂ ਇਸਦੇ ਬਾਅਦ ਸ਼ੁਰੂ ਹੋਣ ਵਾਲਾ ਇੱਕ ਨਵਾਂ ਰੈਗੂਲਰ ਜਾਂ ਸਿਕਨੈਸ EI ਦਾਅਵਾ ਹੈ, ਤਾਂ ਕੈਨੇਡਾ ਸਰਕਾਰ ਦੇ Canada Emergency Response Benefit (CERB) ਦੇ ਹਿੱਸੇ ਵਜੋਂ ਤੁਹਾਡੇ ਲਾਭ ਮੁਹੱਈਆ ਕਰਵਾਏ ਜਾਣਗੇ।

- ਜੇ ਤੁਸੀਂ ਪਹਿਲਾਂ ਰੁਜ਼ਗਾਰ ਬੀਮਾ ਜਾਂ CERB ਲਈ ਦਰਖਾਸਤ ਨਹੀਂ ਦਿੱਤੀ ਹੈ, ਤਾਂ **1-833-966-2099** 'ਤੇ ਸਾਡੀ ਸਵੈਚਾਲਤ ਟੈਲੀਫੋਨ ਸੇਵਾ ਨਾਲ ਸੰਪਰਕ ਕਰਕੇ ਯੋਗਤਾ ਦਿਆਂ ਮਾਪਦੰਡਾਂ ਅਤੇ ਦਰਖਾਸਤ ਦੇਣ ਦੇ ਤਰੀਕੇ ਬਾਰੇ ਵਧੇਰੇ ਜਾਣਕਾਰੀ ਪਾਓ
- ਜੇ ਤੁਸੀਂ ਪਹਿਲਾਂ ਰੁਜ਼ਗਾਰ ਬੀਮੇ ਰਾਹੀਂ CERB ਲਈ ਦਰਖਾਸਤ ਦਿੱਤੀ ਹੈ ਅਤੇ ਹੋਰ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਤੁਸੀਂ **1-833-699-0299** 'ਤੇ Canada Emergency Response Benefit ਏਜੰਟ ਨਾਲ ਸੰਪਰਕ ਕਰ ਸਕਦੇ ਹੋ।

EI ਪ੍ਰਸੂਤੀ, ਪਿਤਰੀ, ਮੱਛੀ ਫਿਸ਼ਿੰਗ, ਪਰਿਵਾਰਕ ਦੇਖਭਾਲ ਅਤੇ ਹਮਦਰਦੀ ਭਰਪੂਰ ਦੇਖਭਾਲ ਲਾਭਾਂ, ਅਤੇ ਇਸਦੇ ਨਾਲ ਹੀ 15 ਮਾਰਚ ਤੋਂ ਪਹਿਲਾਂ ਕੀਤੇ ਗਏ ਹੋਰ ਸਾਰੇ ਦਾਅਵਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ, ਜਾਂ ਜੇ ਤੁਸੀਂ ਆਪਣੀ ਦੋ-ਹਫਤਾਵਾਰ ਰਿਪੋਰਟਿੰਗ ਨੂੰ ਪੂਰਾ ਕਰ ਲਿਆ ਹੈ ਅਤੇ ਕਿਸੇ ਏਜੰਟ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ **1-800-206-7218** 'ਤੇ EI ਕਾਲ ਸੈਂਟਰ ਨਾਲ ਸੰਪਰਕ ਕਰੋ।